

16.08.2022

The Listing Department,

National Stock Exchange of India Limited
"Exchange Plaza", C-1, Block-G,

Bandra - Kurla Complex,

Bandra (E),

Mumbai - 400051

SCRIP CODE: VARDMNPOLY

The Listing Department, **BSE Limited**25th Floor,
P.J. Towers,
Dalal Street Fort,
Mumbai- 400001

SCRIP CODE: 514175

SUBJECT: NEWSPAPER PUBLICATION

Dear Sir/ Madam,

Pursuant to Regulation 30 and other applicable provisions of SEBI (Listing Obligations and Disclosure Requirements) Regulations, 2015, please find enclosed herewith the newspaper publications of the Unaudited Financial Results for the quarter ended 30.06.2022 in Financial Express (English) and Desh Sewak (Punjabi) dated 13.08.2022.

This is for your information and record please.

Thanking you,

Yours truly, For Vardhman

Ajay K. Ratrá Company Sec

Encl: As above

ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਨਾ ਸਮੇਂ ਦੀ ਲੋੜ : ਡਿਪਟੀ ਕਮਿਸ਼ਨਰ ਭਾਦਸੋਂ 'ਚ ਮੰਡਲ ਪ੍ਰਧਾਨ ਜਿੰਦਲ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਤਿਰੰਗਾ ਯਾਤਰਾ ਕੱਢੀ

ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਸਬੰਧੀ ਸੈਮੀਨਾਰ ਕਰਵਾਇਆ

ਗੁਰਜਾਤ ਸ਼ਹਾ ਮਾਨਸਾ/12 ਅਗਸਤ : ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮਾਨਸਾ, ਡਾ. ਨਿਰਮਲ ਸਿੰਘ ਦੀ ਅਗਵਾਈ ਵਿਚ ਖਰਾਕ ਸਪਲਾਈ ਵਿਭਾਗ ਮਾਨਸਾ ਵੱਲੋਂ ਹਰਾਕ ਸਰਨਾਣਾ ਵਿਭਾਗ ਸਾਨਸਾ ਵਲ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਮਹਿਮਾਨ ਗਿਆ। ਸਮਾਨਾਰ ਵਿਚ ਸੂਥ ਸਹਿਸਾਨ ਵੱਜੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਸ਼ਿਰਕਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਜ਼ਿਲੇ ਦਾ ਹਰ ਨਾਗਰਿਕ ਆਪਣੇ ਘਰ ਉਪਰ ਤਿਰੰਗਾ ਝੰਡਾ ਲਗਾਵੇ ਅਤੇ ਆਪਣੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਪੇਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਤਦ ਹੀ ਸੰਭਵ ਹੋਵੇਗੀ ਜਦੋਂ ਦੇਸ਼ ਦਾ ਹਰੇਕ ਨਾਗਰਿਕ ਜ਼ਿੰਮੇਵਾਰੀ ਨਾਲ ਆਪਣੇ ਵਰਜ਼ਾਂ ਅਤੇ ਅਧਿਕਾਰਾਂ ਦੀ ਪਾਲਣਾ ਕਰੇਗਾ। ਉਹਨਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਨੂੰ ਘਰ ਘਰ ਪਹੁੰਚਾੳਣ ਦੀ

ਦੇਸ਼ ਸੇਵਕ



ਸਕੇ । ਇਸ ਤੋਂ ਪਹਿਲਾਂ ਡਾ. ਨਿਰਮਲ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਜ਼ਾਦੀ ਦੇ ਮਹੱਤਵ ਤੇ ਚਾਨਣਾ ਪਾਇਆ ਅਤੇ ਭਾਰਤ ਦੇ ਚਾਨਣਾ ਪਾਇਆ ਅਤੇ ਭਾਰਤ ਦੇ ਨਾਗਰਿਕਾਂ ਨੂੰ ਪਿਆਰ ਅਤੇ ਸਦਭਾਵਨਾਂ ਨਾਲ ਵਿਚਰਨ ਦੀ ਅਪੀਲ ਕੀਤੀ। ਉਹਨਾਂ ਨੇ ਭਾਰਤ ਦੇਸ਼ ਦੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦਾ ਤਲਨਾਤਮਕ ਅਧਿਐਨ ਕਰਦੇ ਹੋਏ ਭਾਰਤ ਦੀ ਤਰੱਕੀ ਦੀ ਤਸਵੀਰ ਪੇਸ਼ ਕੀਤੀ । ਉਹਨਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਅਤੇ ਦੇਸ਼ ਦੇ ਨਾਗਰਿਕਾਂ ਵੱਲੋਂ ਵੱਖ ਵੱਖ ਖੇਤਰਾਂ ਵਿਚ

ਦਨੀਆਂ ਪੱਧਰ ਤੇ ਪਾਪਤ ਕੀਤੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਭਾਰਤੀਆਂ ਦੇ ਜ਼ਜਬੇ ਦੀ ਸ਼ਲਾਘਾ ਕੀਤੀ ।ਭਵਿੱਖ ਨੂੰ ਚੁਣੌਤੀ ਮੈਨਦਿਆਂ ਨੇ ਉਹਨਾਂ ਨੇ ਸਮਾਜ ਹਰ ਵਿਅਕਤੀ ਨੂੰ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ਼ਾਮ ਲਾਲ ਧਲੇਵਾਂ, ਪ੍ਰੇਮ ਕੁਮਾਰ ਸਰਦੂਲਗੜ੍ਹ, ਸ਼੍ਰੀਮਤੀ ਅਵਤਾਰ ਕੌਰ ਰੱਲਾ, ਨਿਰੀਖਕ ਜਗਦੇਵ ਸਿੰਘ ਭੈਣੀਬਾਘਾ ਆਦਿ ਨੇ ਭੂਮਿਕਾ ਰਾਜਵਿੰਦਰ ਸਿੰਘ ਅਕਲੀਆ ਵੱਲੋਂ ਨਿਭਾਈ ਗਈ ਅਤੇ ਬਾਲ ਕਲਾਕਾਰ

ਅਮਨਿੰਦਰ ਸਿੰਘ ਹੀਰਕੇ ਵੱਲੋਂ ਦੇਸ਼ ਕਗੜੀ ਦੇ ਗੀਤ ਪੇਸ਼ ਕੀਤੇ ਗਏ । ਇਸ ਭਗਤੀ ਦੇ ਗੀਤ ਪਸ਼ ਕੀਤ ਗਏ। ਇਸ ਮੌਕੇ ਜ਼ਿਲ੍ਹਾ ਮਾਨਸਾ ਦੀਆਂ ਸ਼ੈਲਰ ਯੂਨੀਅਨ, ਲੇਬਰ ਯੂਨੀਅਨ, ਅਜ਼ਤੀਆ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ ਮਨੀਸ਼ ਪਜਨੀ ਡੀ.ਐਫ.ਐਸ.ਉ., ਬਲਜੀਤ ਸਿੰਘ ਅਤੇ ਰਜਿੰਦਰ ਸਿਘ ਏ.ਐਫ.ਐਸ.ਉ., ਗੁਰਦੀਪ ਸਿੰਘ ਪ੍ਰਧਾਨ ਨਿਰੀਖਕ ਯੂਨੀਅਨ, ਸਤਵਿੰਦਰ ਸਿਘ, ਰਾਜਵੀਰ ਸਿਘ, ਅਵਤਾਰ ਸਿਘ ਤੋਂ ਇਲਾਵਾ ਖੁਰਾਕ ਸਪਲਾਈ ਵਿਭਾਗ ਜ਼ਿਲ੍ਹਾ ਮਾਨਸਾ ਦਾ ਸਮੁੱਚਾ ਸਟਾਫ਼

ਧਰਮਿੰਦਰ ਚੌਹਾਨ ਭਾਦਸੌਂ/ 12 ਅਗਸਤ : ਭਾਰਤੀ ਜਨਤਾ ਪਾਰਟੀ ਮੰਡਲ ਭਾਦਸਾਂ ਵੱਲੋਂ ਅਜ਼ਾਦੀ ਦੇ 75ਵੇਂ ਮਹਾਂੳਤਸ਼ਵ ਮੌਕੇ ਅੰਜ਼ਾਦਾ ਦੇ 75ਵ ਸਹਾਚੁਤਸ਼ਵ ਸਕ ਮੰਡਲ ਪ੍ਰਧਾਨ ਅਮਿਤ ਜਿੰਦਲ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਜਿੰਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਵੱਲੋਂ ਏਕ ਭਾਰਤ ਸ਼ੇਸ਼ਠ ਭਾਰਤ ਤਹਿਤ ਦੇਸ਼ ਦੇ ਹਰ ਘਰ 'ਤੇ ਤਿਰੰਗਾ ਝੰਡਾ ਲਗਾਉਣ ਦੀ ਅਪੀਲ ਕੀਤੀ ਗਈ ਹੈ ਜਿਸ 'ਤੇ ਹਰ ਵਰਕਰ ਫੁੱਲ ਚੜ੍ਹਾਏਗਾ। ਇਸ ਮੌਕੇ ਭਾਜਪਾ ਦੇ ਚੜ੍ਹਾਣਗਾ। ਇਸ ਸਕ ਭਾਜਧਾ ਦ ਜਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਛੀਟਾਂਵਾਲਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਭਾਜਪਾ ਵਰਕਰਾਂ

[Ha] S. HO

ਜਤਿੰਦਰ ਸਿੰਘ ਝੰਡ ਸ੍ਰੀ ਗੁਰੂ ਰਾਮਦਾਸ ਟਰੱਕ ਡੰਗਰਾਂ 'ਚ ਫੈਲੀ ਬਿਮਾਰੀ

ਸਿਹਤ ਮੰਤਰੀ ਜੌੜਾਮਾਜਰਾ ਤੋਂ ਲਿਆ ਆਸ਼ੀਰਵਾਦ ਐਸਡੀਐਮ ਨੂੰ ਮੰਗ

ਇੱਥੇ ਮੌਜੂਦ ਸਾਰੀਆਂ ਟਰਾਂਸਪੋਰਟਾਂ ਨੂੰ ਬੈਦ ਕੀਤਾ ਜਾਵੇ ਇਸ ਮੌਕੇ ਉਨ੍ਹਾਂ ਨੇ ਸਮਾਣਾ ਵਿਧਾਇਕ ਅਤੇ ਸਿਹਤ ਮੰਤਰੀ ਪੰਜਾਬ ਜੰਡਾਮਾਜਰਾ ਨੂੰ ਮਿਲ ਕੇ ਉਨ੍ਹਾਂ ਤੋਂ ਅਸ਼ੀਰਵਾਦ ਹਾਸਲ ਕੀਤਾ ਸਿਹਤ ਮੰਤਰੀ ਕੋਟਾਪਾਰਟ ਵਿੱਚੋਂ ਵਜੇਂਦ ਸ਼ਹਿਤ ਮੰਤਰੀ

ਜੋਡਾਮਾਜਰਾ ਵੱਲੋਂ ਟਰੱਕ ਯੂਨੀਅਨ ਨੂੰ

ਐਲਾਨ ਕੀਤਾ ਇਸ ਮੌਕੇ ਸੋਨੂੰ ਧਾਲੀਵਾਲ ਬੜੈਚਾਂ ,ਅਮਰਿੰਦਰ ਵਿਰਕ ਗੜ੍ਹੀ ਸਾਹਿਬ

ਇੱਕ ਏਕੜ ਜ਼ਮੀਨ ਲੀਜ਼ ਤੇ ਦੇਣ ਦ

ਯੂਨੀਅਨ ਸਮਾਣਾ ਦੇ ਪ੍ਰਧਾਨ ਚੁਣੇ ਗਏ

ਗਏ। ਦਕਾਨਦਾਰਾਂ ਅਤੇ ਘਰ ਘਰ ਰਾਸ਼ਟਰੀ ਤਿਰੰਗੇ ਝੰਡੇ ਵੰਡੇ ਘਰ ਰਾਸ਼ਟਗ ਤਿਰਗ ਵਡ ਵਡ ਗਏ। ਇਸ ਮੌਕੇ ਜਿਲ੍ਹਾ ਮੀਤ ਪ੍ਧਾਨ ਪ੍ਰੇਮ ਸਾਗਰ ਬਾਂਸਲ, ਦਲੀਪ ਸਿੰਘ ਬੁੱਚੜੇ ਜਨਰਲ ਸੈਕਟਰੀ ਐੱਸ.ਸੀ. ਮੋਰਚਾ ਪੰਜਾਬ. ਸੰਜੀਵ ਸੂਦ ਆਈ.ਟੀ. ਵਿੰਗ ਪੰਜਾਬ, ਐੱਸ.ਸੀ. ਮੋਰਚਾ ਜਿਲ੍ਹਾ ਪਧਾਨ ਲਾਲ ਸਿੰਘ ਰਣਜੀਤਗੜ੍ਹ ਹਰਜ਼ਰਨ ਸਿੰਘ ਅਗੇਤੀ ਰਿਸ਼ਾਨ ਮੋਰਚਾ ਦੇ ਮੰਡਲ ਪ੍ਧਾਨ ਅਜੈਬ ਸਿੰਘ ਲੌਟ, ਜਸਵੰਤ ਸਿੰਘ ਪੂਨੀਵਾਲ, ਬਲਵੀਰ ਸਿੰਘ ਰਿੰਪਾ, ਕਾਲਾ ਭੜੀ, ਵਿਜੇ ਠਾਕੁਰ, ਬਿੱਕਰ ਸਿੰਘ ਸਹੌਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ

ਸਬੰਧੀ ਕਿਸਾਨ ਸਭਾ ਵਲੋਂ

ਸੰਗਾ/12 ਅਗਸਤ: ਇਲਾਕੇ

ਅੰਦਰ ਡੰਗਰਾਂ ਵਿਚ ਫੈਲੀ ਬਿਮਾਰੀ

ਧਫੜੀ ਰੋਗ ਲਗਾਤਾਰ ਵਧਦਾ ਜ

ਰਿਹਾ ਹੈ । ਕਈ ਕਿਸਾਨਾਂ ਦੇ

ਡੰਗਰ ਮਰ ਚੁੱਕੇ ਹਨ । ਇਸ ਬਿਮਾਰੀ ਦੇ ਖਾਤਮੇ ਲਈ ਮਾਨਯੋਗ ਐਸਡੀਐਮ ਬੰਗਾ ਨੂੰ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਇਕ ਮੰਗ

ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਹਰ ਸਰਕਾਰੀ ਹਸਪਤਾਲ ਵਿਚ ਡਾਕਟਰ ਜ਼ਰੂਰ ਤੈਨਾਤ ਕੀਤਾ ਜਾਵੇ । ਕਈ ਪਿੰਡਾਂ ਵਿੱਚ

ਜਾਵ । ਕਈ ।ਪੁਡਾ ।ਵਚ ਹਸਪਤਾਲ ਤਾਂ ਬਣੇ ਹੋਏ ਹਨ ਪਰ ਡਾਕਟਰ ਕੋਈ ਨਹੀਂ ਹੈ। ਮੰਗ ਪੁੱਤਰ ਵਿਚ ਇਲਾਕੇ ਦੇ ਪਿੰਡ

ਗੋਬਿੰਦਪਰ ਦਾ ਵਿਸ਼ੇਸ਼ ਜੀ?ਕਰ

ਕੀਤਾ ਗਿਆ ਹੈ। ਇਸ ਪਿੰਡ ਵਿੱਚ ਜਿੱਥੇ ਕਈ ਡੰਗਰ ਮਰ ਚੁੱਕੇ ਹਨ। ਉਥੇ ਬਿਮਾਰ ਵੀ ੂਹਨ, ਇੱਥੇ

ਹਸਪਤਾਲ ਤਾਂਹੈ ਪਰ ਪੱਕੇ ਡਾਕਟਰ ਦੀ ਡਿਊਟੀ ਨਹੀਂ ਹੈ ਮੰਗ ਕੀਤੀ ਗਈ ਹੈ ਕਿ ਹਸਪਤਾਲ

ਵਿਚ ਡਾਕਟਰ ਜ਼ਰੂਰ ਭੇਜਿਆ ਜਾਵੇ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਜਾਅਲੀ ਸਬਸਿਡੀ ਤੇ ਦਿੱਤੀ ਜਾਵੇ । ਬਿਮਾਰੀ ਕਰਕੇ

ਮਰੇ ਡੰਗਰਾਂਦਾ ਮੁਆਵਜਾ ਵੀ ਦਿੱਤਾਜਾਵੇ। ਇਸ ਮੌਕੇ ਤੇ ਕੁੱਲ

ਹਿੰਦ ਕਿਸਾਨ ਸਭਾ ਦੇ ਕਈ ਵਰਕਰ ਸਾਥੀ ਰਾਮ ਸਿੰਘ ਨਾ

ਕਾਰੋਬਾਰ ਤੋਂ ਕੁੱਲ ਆਮਦਨ (ਸ਼ੁੱਧ)

ਤੋਂ ਬਾਅਦ ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ ਅਤੇ ਵਾਧੂ ਮੱਦਾਂ ਹ

ਬਾਅਦ ਹੋਰ ਵਿਆਪਕ ਅਮਦਨ/ (ਘਾਟਾ), ਸ਼ੁੱਧ ਟੈਕਸ ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ ਅਤੇ ਬਾਧੂ ਮੱਦਾਂ ਤੋਂ ਬਾਅਦ (ਹੋਰ ਵਿਆਪਕ ਆਮਦਨ/ (ਘਾਟਾ))

ਦੀ ਅਗਵਾਈ ਹੇਠ ਰੋਸ਼

ਕਮਲਜੀਤ ਸਿੰਘ ਗੱ

ਪੱਤਰ

ਪਬਲਿਕ ਨੋਟਿਸ ਜਨ ਸਾਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਵਿਕਅਤੀਆਂ ਨੇ ਚੈਡੀਗੜ੍ਹ ਹਾਊਸਿੰਗ ਬੋਰਡ (ਅਲਾਟਮੈਂਟ, ਮੈਨੇਜ਼ਮੈਂਟ ਅਤੇ ਸੇਲ ਆਫ਼ ਟੀਨੀਮੈਂਟਸ) ਰੈਗੂਲੇਸ਼ਨ 1979 ਅਧੀਨ ਹੇਠ ਦਰਸ਼ਾਏ ਡਿਵੇਲਿੰਗ ਯੂਨਿਟ ਦੀ ਆਪਣੇ ਨਾਮ ਖਰੀਦ/ਵਿਕਰੀ ਦੀ ਵਿਕਰੇਤਾ ਦਾ ਨਾਂ ਸੈਕਟਰ ਸ਼ੀ/ਸ਼ੀਮਤੀ/ਮਿਸ ਸ਼ੀ ਸੁਖਜਿੰਦਰ ਸਿੰਘ ਸਿਬੀਆ ਪੁੱਤਰ ਸ਼ੀ ਗੁਰਚਰਨ ਸਿੰਘ ਸ੍ਰੀ ਪਵਨ ਕੁਮਾਰ ਪੁਤਰ ਸ੍ਰੀ ਨਾਰਾਇਣ ਦਾਸ ਗੇਰਾ ਅਤੇ ਦਰਸ਼ਨ ਕੁਮਾਰ ਪੁੱਤਰ ਨਾਰਾਇਣ ਦਾਸ ਗੇਰਾ

ਜੇਕਰ ਕਿਸੇ ਨੂੰ ਉਪਰ ਦੱਸੇ ਡਿਵੈਲਿੰਗ ਯੂਨਿਟ ਦੀ ਖਰੀਦ/ਵਿਕਰੀ ਸੰਬੰਧੀ ਇਤਰਾਤ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਰੂਪ ਵਿੱਚ ਨਿਮਨ ਹਸਤਾਖਸ਼ਰੀ ਨੂੰ ਦਸਤਾਵੇਜੀ ਸਬੂਤਾਂ ਸਮੇਤ ਇਸ ਨੋਟਿਸ ਦੇ ਤੋਂ 15 ਦਿਨਾਂ ਦੇ ਅੰਦਰ ਭੇਜ ਸਕਦ ਹੈ।

ਸਕੱਤਰ ਚੰਡੀਗੜ੍ਹ ਹਾਊਸਿੰਗ ਬੋਰਡ, ਚੰਡੀਗੜ੍ਹ ਮਾਸਕ ਪਾਓ, ਆਪਣੇ ਹੱਥ ਧੋਵੋ, ਦੂਰੀ ਬਣਾਈ ਰੱਖੋ

ਜਨ ਸਾਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਵਿਕਅਤੀਆਂ ਨੇ ਚੈਡੀਗੜ ਜਨ ਸੰਪਾਰਨ ਨੂੰ ਸੂਚਿਤ ਖ਼ਰਤਾ ਜਾਣਾ ਹੈ ਕਿ ਹੋਰ ਨਿਕਾ ਵਿਖਾਨਤਾਆਂ ਨੇ ਚੰਡੀਗੜ੍ਹ ਹਾਊਸਿੰਗ ਬੋਰਡ (ਅਲਾਟਮੈੱਟ, ਮੈਨੇਜ਼ਮੈੱਟ ਅਤੇ ਸੇਲ ਆਫ਼ ਟੀਨੀਮੈਂਟਸ) ਰੈਗੂਲੇਸ਼ਨ 1979 ਅਧੀਨ ਹੇਠ ਦਰਸ਼ਾਏ ਡਿਵੇਲਿੰਗ ਯੂਨਿਟ ਦੀ ਆਪਣੇ ਨਾਮ ਖਰੀਦ/ਵਿਕਰੀ ਦੀ ਬਿਕਸਕਟ ਲਈ ਬੋਨਟੀ ਕੀਟੀ ਹੈ।

ਲੜੀ ਨੰ.	ਖਰੀਦਦਾਰ ਦਾ ਨਾਮ	ਵਿਕਰੇਤਾ ਦਾ ਨਾਂ	ਡੀਯੂ ਨੰ.	बैट.	ਸੈਕਟਰ
1.	ਸ਼ੀ ਸੁਰਿੰਦਰ ਗਰਗ ਪੁੱਤਰ ਸ੍ਰੀ ਨਾਨੁ ਰਾਮ	ਸ਼੍ਰੀ ਗੇਮਸ਼ ਤ੍ਰਿਯਾਲ ਪੁੱਤਰ ਸ੍ਰੀ ਸੇਣ ਸਿੰਘ ਤ੍ਰਿਯਾਲ ਅਤੇ ਸ੍ਰੀਮਤੀ ਦਯਾਵਤੀ ਦੇਵੀ ਪਤਨੀ ਸ਼੍ਰੀ ਗੇਮਸ਼ ਤ੍ਰਿਯਾਲ	423	ਐਮਆਈਜੀ -3	45-ਏ, ਚੰਡੀਗੜ੍ਹ
2.	ਸ਼੍ਰੀ ਰਾਜੇਸ਼ ਕੁਮਾਰ ਖੰਨਾ ਪੁੱਤਰ ਮਾਲਵਾ ਰਾਮ ਖੰਨਾ	ਸ਼ੀ ਸੁਧੀਰ ਪੁੱਤਰ ਸ਼ਯਾਮ ਲਾਲ		ਇਕ ਬੇਡਰੂਮ ਵਲੇਟ ਬਲਾਕ ਨੇ 26 ਵਿਖੇ ਅਤੇ ਬਲਾਕ ਨੇ 26 ਦੀ ਪਾਰਕਿੰਗ	63, ਚੰਡੀਗੜ੍ਹ
3.	ਸ਼੍ਰੀਮਤੀ ਰੁਪਿੰਦਰ ਪਾਲ ਕੌਰ ਪਤਨੀ ਸ੍ਰੀ ਜਸਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਟਹਿਲ ਸਿੰਘ	ਸ੍ਰੀ ਆਤਮ ਤੇਜ ਅਰੋੜਾ ਪੁੱਤਰ ਸ੍ਰੀ ਰੌਸ਼ਨ ਲਾਲ	698	ਐਮਆਈਜੀ(ਡੀ)/ ਐਲਆਈਜੀ	41-ਏ, ਚੰਡੀਗੜ੍ਹ
4.	ਸ਼ੀ ਜਸਬੀਰ ਸਿੰਘ ਪੁੱਤਰ ਸ਼੍ਰੀਧਰਮ ਸਿੰਘ	ਸ਼ੀਮਤੀ ਸਨੇਹ ਧਵਨ ਪਤਨੀ ਸ਼੍ਰੀ ਕਰਮਵੀਰ ਧੀਰ	3931	ਐਮਆਈਜੀ-2	47-ਡੀ, ਚੰਡੀਗੜ੍ਹ

ਜੇਕਰ ਕਿਸੇ ਨੂੰ ਉਪਰ ਦੱਸੇ ਡਿਵੈਲਿੰਗ ਯੂਨਿਟ ਦੀ ਖਰੀਦ/ਵਿਕਰੀ ਸਬੰਧੀ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਰੂਪ ਵਿੱਚ ਨਿਮਨ ਹਸਤਾਖਸ਼ਰੀ ਨੂੰ ਦਸਤਾਵੇਜੀ ਸਬੂਤਾਂ ਸਮੇਤ ਇਸ ਨੋਟਿਸ ਦੇ ਤੋਂ 15 ਦਿਨਾਂ ਦੇ ਅੰਦਰ ਭੇਜ ਸਕਦਾ

ਸਕੱਤਰ ਚੰਡੀਗੜ੍ਹ ਹਾਊਸਿੰਗ ਬੋਰਡ, ਚੰਡੀਗੜ

ਮਾਸਕ ਪਾਓ. ਆਪਣੇ ਹੱਥ ਧੋਵੋ. ਦਰੀ ਬਣਾਈ ਰੱਖੋ

ਪੁਬਲਿਕ ਨੋਟਿਸ ਸੀਐਚਬੀ, ਅਸਟੇਟ ਅਫ਼ਸਰ ਯੂ ਵਰਤੋਂ ਕਰਦੇ ਹੋਏ। ਵਿਸ਼ਾ : ਡਵੈਲਿੰਗ ਯੂਨਿਟ ਨੇ. 122, ਹੇਠਲੀ ਮੰਜਿਲ, ਕੈਟਾਗਰੀ−2, ਸੈਕਟਰ 51ਏ

ਚੰਡੀਗੜ੍ਹ ਦੀ ਮਲਕੀਅਤ/ਇੰਤਕਾਲ ਦੀ ਤਬਦੀਲੀ ਵਿਕਰੀ ਡੀਡ ਦੇ ਆਧਾਰ ਤੋਂ ਚਭੀਗੜ੍ਹ ਦਾ ਮਲਕਾਅਤ/ਇਤਕਾਲ ਦਾ ਤਬਦਾਲਾ ਵਿਕਗ ਭਾਡ ਦੇ ਆਧਾਰ ਤ ਅਲਦਾੀ/ਟਰਾਂਸਕਰੀ ਸ੍ਰੀ ਮਨੀਸ਼ ਮੰਕਤ ਪੁੱਤਰ ਸਵ, ਸ੍ਰੀ ਬਰੀਸ਼ ਚੰਚਰ ਦੇ ਨਾਂ ਤੋਂ ਸ੍ਰੀਮਤੀ ਨਵਜੰਤ ਕੌਰ ਪਤਨੀ ਸ੍ਰੀ ਸੁਬੀਲ ਬਰਮਾ ਦੇ ਨਾਂ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਇਹ ਨੇਟਿਸ ਦਿੱਤਾ ਜਾਂਦਾ ਹੈ ਕਿ ਭਵੇਲਿੰਗ ਯੂਨਿਟ ਨੇ 122, ਹੇਨਲੀ ਮੀਜ਼ਨ, ਕੈਟਾਗੀਟਾ, ਮੈਕਟਰ 192, ਚੰਡੀਗੜ੍ਹ ਅਲਾਟੀ/ਟਰਾਂਸਫਰੀ ਸ੍ਰੀ ਮਨੀਸ਼ ਮੌਕੜ ਪੁੱਤਰ ਸਵ. ਸ੍ਰੀ ਬਲੀਸ਼ ਚੇਦਰ ਦੇ ਨਾਂ ਹੈ। ਹੁਣ,

ਅੰਗਟ ਪੀਟ ਪੰਜਾਬਰਾ ਸ਼ਿੰਗ ਜ਼ਬਦ ਸ਼ਿੰਤ ਅੰਜ - ਜ਼ਬਦ ਬੰਦ ਦਾ ਦੇ ਦੇ ਪਾ ਪੁੱਛ- ਸ਼ਿੰਗ ਸ੍ਰੀ ਮਨੀਸ਼ ਮੰਕੜ ਮੁੰਤਰ ਸਭ. ਸ੍ਰੀ ਬਲੀਸ਼ ਚੇਦਰ ਨੇ ਉਪਰੋਕਤ ਡਵੇਲਿੰਗ ਯੂਨਿਟ ਸੇਲਡੀਡ ਜੋ ਕਿ ਸਬ-ਰਜਿਸਟਰਾਰ ਚੰਡੀਗੜ ਦੇ ਦਫਤਰ ਮਿੜੀ 9–06-2022 ਨੂੰ ਗੰਜਸਟਰਡ ਦੇਈ ਹਾਹੀਂ ਸ਼੍ਰੀਮਤੀ ਨਫਜੇਤ ਕੌਰ ਪਤਨੀ ਸ੍ਰੀ ਸੁਸ਼ੀਲ ਸ਼ਰਮਾ ਨੇ ਵਿਚ ਦਿੱਤੀ ਹੈ। ਸ਼੍ਰੀਮਤੀ ਨਵਜੇਤ ਕੌਰ ਪਤਨੀ ਸ੍ਰੀ ਸੁਸ਼ੀਲ ਸ਼ਰਮਾ ਨੇ ਇਸ ਦਫਤਰ ਵਿਖੇ ਜੇਲਡੀਡ ਦੇ ਆਧਾਰ ਤੇ ਉਪਰੋਕਤ ਡਵੈਲਿੰਗ ਯੂਨਿਟ ਆਪਣੇ ਨਾਂ ਤਬਦੀਲ ਕਰ ਲਈ ਬੇਨਤੀ ਕੀਤੀ ਹੈ।

ਲਈ ਬੇਨਤੀ ਕੀਤੀ ਹੈ। ਜੇਕਰ ਕਰ ਕਿਸੇ ਵਿਅਕਤੀ ਨੂੰ ਉਪਯੋਕਤ ਜਾਇਦਾਦ ਬਿਨੌਕਾਰ ਦੇ ਨਾਂ ਤਬਦੀ: ਕੀਤੇ ਜਾਣ ਵਿਚ ਇਤਰਾਜ ਹੈ ਤਾਂ ਉਹ ਇਸ ਨੌਟਿਸ ਦੇ ਪ੍ਰਕਾਸਨ ਦੇ 15 ਦਿਨ ਤੋਂ ਅੰਦਰ ਲਿਖਤੀ ਤੌਰ 'ਤੇ ਆਪਣਾ ਇਤਰਾਜ ਨਿਮਨ ਹਸਤਾਖਰੀ ਨੂੰ ਭੇਜ ਸਕਦ ਹੈ। ਇੱਡ ਨਾ ਹੋਣ ਦੀ ਸੁਰਤ ਵਿਚ ਉਪਕੋਕਤ ਭਵੇਲਿੰਗ ਯੂਨਿਟ ਦਾਅਵੇਦਾਰ ਦੇ ਨ ਤਬਦੀਲ ਕਰ ਦਿੱਤੀ ਜਾਵੇਗੀ।

31.03.2022 (ਪਸ਼ਤਾਨੇ)

/1.555.58

(1.555.55

ਚੰਡੀਗੜ੍ਹ ਹਾਊਸਿੰਗ ਬੋਰਡ, ਚੰਡੀਗੜ ਮਾਸਕ ਪਾਓ, ਆਪਣੇ ਹੱਥ ਧੋਵੇਂ, ਦੂਰੀ ਬਣਾਈ ਰੱਖੋ

144.7

(44.76

2,229.10

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਬਟਾਲਾ ਸ਼ਹਿਰ 'ਚ ਅੱਜ ਕੱਢੀ ਜਾਵੇਗੀ ਤਿਰੰਗਾ ਯਾਤਰਾ

ਬਟਾਲਾ/12 ਅਗਸਤ : ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ 13 ਅਗਸਤ ਨੂੰ ਦੁਪਹਿਰ 01:00 ਵਜੇ ਬਟਾਲਾ ਸ਼ਹਿਰ ਦੁਪਹਿਰ 01:00 ਵਜ ਬਟਾਲਾ ਸ਼ਹਿਰ ਵਿੱਚ ਤਿਰੰਗਾ ਯਾਤਰਾ ਕਾੱਢੀ ਜਾਵੇਗੀ।ਇਸ ਯਾਤਰਾ ਵਿੱਚ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੋਰ ਸਿੰਘ ਕਲਸੀ, ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਤੇ ਹੋਰ ਅਧਿਕਾਰੀ ਵੀ ਭਾਗ ਲੈਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 75ਵੇਂ ਅਜ਼ਾਦੀ ਕਾ ਐਮਿਤ ਮਹਾਉਤਸਵ ਨੂੰ ਸਮਰਪਿਤ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਡੀ ਐੱਮ ਸਟਾਲਾ ਸੀਪਤੀ ਅ ਸ.ਤ.। ਅ.ਸ. ਬਟਾਲਾਂ ਨੂੰ ਸ਼ਾਮਿਤਾ ਹੋਵਾਗ। ਅਸ.ਤ.) ਅਸ. ਬਟਾਲਾਂ ਨੂੰ ਬਾਇਗੀ ਡੇਡਾਗੀ ਨੇ ਦੱਸਿਆ ਕਿ 13 ਦੱਸਿਆ ਕਿ ਤਿਰੰਗਾ ਯਾਤਰਾ ਵਿੱਚ ਅਗਸਤ ਨੂੰ ਦੁਪਹਿਰ 01:00 ਵਜੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਸਿਵ ਬਟਾਲਵੀ ਆਡੀਟਰੀਅਮ ਤੋਂ ਪਾਲਜੀਵਾਲ, ਵਿਧਾਇਕ ਸ੍ਰੀ ਅਨ ਤਿਰੰਗਾ ਯਾਤਰਾ ਸ਼ੁਰੂ ਹੋਵੇਗੀ ਜੋ ਕਿ ਸ਼ੇਰ ਸਿੰਘ ਕਲਸੀ, ਵਿਧਾਇਕ

ਭੁੱਲਰ ਚੰਡੀਗੜ੍ਹ, 12 ਅਗਸਤ : ਚੰਡੀਗੜ੍ਹ

ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਨ

ਨੂੰ ਅੱਜ ਚੰਡੀਗੜ੍ਹ ਬਰਡ ਪਾਰਕ ਵਿਖੇ ਨਵੀਂ ਸ਼ੌਵੀਨੀਅਰ ਸ਼ਾਪ ਦਾ ਉਦਘਾਟਨ ਕੀਤਾ। ਹੁਣ ਤੋਂ ਸ਼ੈਲਾਨੀਆਂ ਲਈ 65 ਵੱਖ-ਵੱਖ

ਕਿਸਮਾਂ ਦੀਆਂ ਯਾਦਗਾਰੀ ਵਸਤਾਂ

ਵਿਕਰੀ ਲਈ ਉਪਲਬਧ ਹਨ। ਜੰਗਲਾਤ ਵਿਭਾਗ ਚੰਡੀਗੜ ਸੋਵੀਨੀਅਰ ਦੀ ਦੁਕਾਨ ਚਲਾਏਗਾ

ਅਤੇ ਸੰਗ੍ਰਹਿ ਵਿੱਚ ਹੋਰ ਵਸਤੂਆਂ ਸ਼ਾਮਲ ਕਰੇਗਾ। ਪ੍ਰਸ਼ਾਸਕ ਨੇ ਦੱਸਿਆ ਕਿ ਯਾਦਗਾਰਾਂ ਦਾ ਸੰਗ੍ਰਹਿ ਵੱਖ-ਵੱਖ

ਉਮਰ ਵਰਗ ਦੇ ਸੈਲਾਨੀਆਂ ਲਈ ਕਾਫ਼ੀ ਦਿਲਚਸਪ ਅਤੇ ਆਕਰਸ਼ਕ ਹੈ। ਸਲਾਹਕਾਰ ਨੇ ਚੰਡੀਗੜ੍ਹ ਬਰਡ ਪਾਰਕ ਦੇ ਜਲ–ਘਰ ਵਿੱਚ ਚਾਰ ਨਵ–

ਜੰਮੀਆਂ ਲੱਕੜ ਦੀਆਂ ਬੱਤਖਾਂ ਨੂੰ ਵੀ ਜਾਰੀ ਕੀਤਾ। ਉਨ੍ਹਾਂ ਨੇ ਚੰਡੀਗੜ੍ਹ

ਬਰਡ ਪਾਰਕ ਵਿਖੇ ਪੰਛੀਆਂ ਦੇ ਸਫਲ ਪ੍ਜਨਨ ਲਈ ਪ੍ਬੰਧਕੀ ਦਖਲ ਦੀ

ਸਲਾਘਾ ਕੀਤੀ। ਉਨਾਂ ਅੱਗੇ ਕਿਹਾ



ਰੋੜਵੇਜ ਵਰਕਸ਼ਾਪ ਜਲੰਧਰ ਰੋੜ ਤੋਂ ਹੋਈ ਹੋਈ ਆਰ.ਆਰ. ਬਾਵਾ ਕਾਲਜ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਂਕ, ਸਰਕੂਲਰ ਰੋਡ, ਸਿਟੀ ਰੋਡ ਵਾਲੇ ਹੈਸਲੀ ਪੱਲ ਤੋਂ ਹੁੰਦੀ ਹੋਈ ਗਾਂਧੀ ਚੌਂਕ ਅਤੇ ਉਸ ਤੋਂ ਬਾਅਦ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਐੱਸ ਤੀ ਐੱਮ ਸਟਾਲਾ ਨੇ

ਨਵੀਂ ਸੋਵੀਨੀਅਰ ਸ਼ਾਪ ਦਾ ਉਦਘਾਟਨ

ਕਿ ਪੰਛੀਆਂ ਦੀਆਂ ਸ਼ਾਰੀਆਂ

ਜਾਤੀਆਂ ਲਈ ਅਨੁਕੂਲ ਮਾਹੌਲ ਸਿਰਜਣ ਲਈ ਧਿਆਨ ਰੱਖਣਾ

ਚਾਹੀਦਾ ਹੈ ਤਾਂ ਜੋ ਹੋਰ ਨਸਲਾਂ ਵਿੱਚ

ਵੀ ਪ੍ਜਨਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸ਼੍ਰੀ ਦੇਵੇਂਦਰ ਦਲਾਈ, ਚੀਫ਼

ਕੈਜ਼ਰਵੇਟਰ ਆਫ਼ ਫਾਰੈਸਟ ਨੇ ਦੱਸਿਆ

ਕਿ ਲੱਕੜ ਦੀਆਂ ਬੱਤਖਾਂ ਦੁਆਰਾ

ਦਿੱਤੇ ਗਏ ਆਂਡਿਆਂ ਨੂੰ ਇਨਕਿਉਬੇਟਰ ਵਿੱਚ ਤਬਦੀਲ ਕਰ

ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਤੋਂ ਇਲਾਵਾ ਸ਼ਹਿਰ ਦੇ ਮੇਅਰ, ਕੌਂਸਲਰ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਕਾਲਜਾਂ ਦੇ ਵਿਦਿਆਰਥੀ, ਐਨ.ਸੀ.ਸੀ. ਕੈਂਡਿਟ, ਜੀ.ਓ.ਜੀ ਦੇ ਮੈਂਬਰ ਅਤੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਣਗੇ। ਉਨਾਂ ਦੱਸਿਆ ਕਿ ਇਸ ਤਿਰੰਗਾ ਯਾਤਰਾ ਵਿੱਚ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨਾਂ ਨਾਲ ਹਿੱਸਾ ਲਿਆ ਜਾ ਸਕਦਾ ਹੈ ਅਤੇ ਹਰ ਵਾਹਨ ਉੱਪਰ ਪੂਰੇ ਸਤਿਕਾਰ ਨਾਲ ਤਿਰੰਗਾ ਝੰਡਾ ਲਗਾਇਆ ਜਾਵੇ। ਐੱਸ.ਡੀ.ਐੱਮ. ਬਟਾਲਾ ਸੀਮਤੀ ਸ਼ਾਇਰੀ ਭੰਡਾਰੀ ਨੇ ਅੱਗੇ ਦੱਸਿਆ ਕਿ ਤਿਰੰਗਾ ਯਾਤਰਾ ਲਈ ਰਾਸ਼ਟਰੀ ਝੰਡੇ ਦੀ ਖਰੀਦ ਤਹਿਸੀਲਦਾਰ ਦਫ਼ਤਰ ਬਟਾਲਾ ਜਾਂ ਨਗਰ ਨਿਗਮ ਦਵਤਰ ਸਟਾਲਾ ਤੋਂ ਨਗਰ ਨਗਸ ਦਫ਼ਤਰ ਬਟਾਲਾ ਤ ਕੀਤੀ ਜਾ ਸਕਦੀ ਹੈ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਖੁੱਲਾ

ਐਂਡਵੋਕੇਟ ਅਮਰਪਾਲ ਸਿੰਘ, ਡਿਪਟੀ

ਸਮਾਣਾ/12 ਅਗਸਤ : ਸਮਾਣਾ ਵਿਖੇ ਅੱਜ ਸ੍ਰੀ ਗੁਰੂ ਰਾਮ ਦਾਸ ਟਰੱਕ ਯੂਨੀਅਨ ਸਮਾਣਾ ਦੇ ਪ੍ਧਾਨ ਦੀ ਚੋਣ ਕੀਤੀ ਗਈ ਜਿਸ ਵਿੱਚ ਜਤਿੰਦਰ ਸਿੰਘ ਝੰਡ ਪਿੰਡ ਫਤਿਹਪੁਰ ਨੂੰ ਸਰਬ ਸੰਮਤੀ ਝੰਡ ਪਿੰਡ ਫਰਿਹਪੁਰ ਨੂੰ ਸਰਬ ਸੰਮਤੀ ਨਾਲ ਟਰੱਕ ਯੂਨੀਅਨ ਸਮਾਣਾ ਦਾ ਮੁਧਾਨ ਪ੍ਰਧਾਨ ਬੁਣਿਆ ਗਿਆ ਇਸ ਮੌਕੇ ਜਤਿੰਦਰ ਝੰਡ ਨੇ ਚੋਣਵੇਂ 'ਪੰਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਵੱਲੋਂ ਹਰ ਸੰਭਵ ਤਰੀਕੇ ਨਾਲ ਟਰੰਕ ਅ ਪ ਤੇ ਟਰ ' ਭਰਾਈਵਰਾਂ ਅਤੇ ਹੋਰ ਸ਼ਹਾਇਕਾਂ ਤੇ ਹੋਰ ਸਹਾਇਕਾਂ ਦੇ ਹਿੱਤਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ

ਸਲਾਹਕਾਰ ਵੱਲੋਂ ਚੰਡੀਗੜ੍ਹ ਬਰਡ ਪਾਰਕ 'ਚ ਅੱਜ ਪਿੰਡ ਦੌਦਾ ਤੋਂ ਗਿੱਦੜਬਾਹਾ ਤੱਕ ਤਿਰੰਗਾ ਮਾਰਚ ਕੱਢਿਆ ਜਾਵੇਗਾ : ਕਾਗਰਸੀ ਆਗੂ

ਸੀਰਿਦਰ ਸਿੰਘ ਚਠਾ ਸੀ ਮੁਕਤਸਰ ਸਾਹਿਬ/ 12 ਅਗਸਤ : ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ

ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ 'ਤੇ ਕਾਂਗਰਸ ਪਾਰਟੀ ਵੱਲੋਂ 13 ਅਗਸਤ ਨੂੰ ਪਿੰਡ ਦੌਦਾ ਤੋਂ ਅਗਸਤ ਨੂੰ ਪਿੰਡ ਦਦਾ ਤ ਗਿੰਦੜਬਾਹਾ ਤੰਕ ਤਿਰੰਗਾ ਮਾਰਚ ਕੀਤਾ ਜਾਵੇਗਾ। ਇਸ ਮਾਰਚ 'ਚ ਵੱਡੀ ਗਿਣਤੀ 'ਚ ਲੈਣਗੇ। ਇਹ ਜਾਣਕਾਰੀ ਦਿੰਦਿਆਂ ਕਾਂਗਰਸੀ ਵਰਕਰ ਹਿੱਸਾ ਲੈਣਗੇ। ਇਹ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਗਿੰਦੜਬਾਹਾ।

ਦਿਹਾਤੀ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਤਿਰੰਗਾ ਮਾਰਚ ਪਿੰਡ ਦੋਦਾ ਤੋਂ ਵਾਇਆ ਸੂਖਨਾ ਅਬਲੂ, ਛੱਤਿਆਣਾ, ਕੋਟਭਾਈ, ਭਾਰੂ ਤੋਂ ਹੁੰਦਾ ਹੋਇਆ ਗਿੱਦੜਬਾਹਾ ਵਿਖੇ ਅੰਗਰੇਜ਼ਾਂ ਦੀ ਗਲਾਮੀ ਤੋਂ ਆਜ਼ਾਦੀ ਪ੍ਰਾਪਤ ਹੋਈ ਸੀ। ਇਸ ਖੁਸ਼ੀ 'ਚ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ

ਦੇਸ਼ ਤੋਂ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਮਹਾਤਮਾ ਗਾਂਧੀ ਤੇ ਹੋਰਾਂ ਯੋਧਿਆਂ ਵੱਲੋਂ ਆਪਾ ਵਾਰ ਕੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ 'ਦੋ'

ਛਡਵਾਇਆ ਜਿਨ੍ਹਾਂ ਨੂੰ ਕਦ ਵੀ ਵਿਸਾਰਿਆ ਨਹੀਂ ਜਾ ਸਕਦਾ ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਸਮੇਤ ਲੋਕਾਂ ਨੂੰ ਅਪੀਲ ਕੀਤੀ ਕਿ 13 ਅਗਸਤ ਨੂੰ ਕੱਢੇ ਜਾ ਰਹੇ ਤਿਰੰਗ ਮਾਰਚ 'ਚ ਭਾਗ ਲੈਣ ਤਾਂ ਜੋ ਅਸੀ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ



ਵਾਧੂ ਮਦਾ ਤੋਂ ਬਾਅਦ (ਚਰਾਨਾ: (ਪਿਤਾ) ਗੁਨਿਤੀ ਸ਼ੇਅਰ ਪੂਜੀ ਰਾਪਵਾਂ (ਮੁਨਾਬਣ ਰਾਪਵਾਂ ਨੂੰ ਛੱਡ ਕੇ) ਪੂਰੀ ਸ਼ੇਅਰ ਆਮਦਨ (ਵਾਧੂ ਮੇਦਾਂ ਤੋਂ ਪਹਿਲਾਂ) (ਤੁ 10/- ਹਰਕਾ) 1. ਮੁਦਲੇ (ਤੁ. 'ਚ) 2. ਡਲੁਟਿਡ (ਤੁ. 'ਚ) ਪੂਰੀ ਸ਼ਿਅਰ ਆਮਦਨ (ਵਾਧੂ ਮੰਦਾਂ ਤੋਂ ਬਾਅਦ) (ਤੁ. 10 - ਸੰਸ਼ਰ। हैंद : 1. पुंचिबन ठानेने मेंबो डिमारिश क्षेत्र अपन डिमार्टकाई विकुणकोरण। हेबुक्सेम 2015 में हेबुक्सेम 33 वर्षित मरण ओकार्यन सिचे क्षणण्ट मेंट्रेक्पकेत डिकारणी सिंवी तजीनिक एं मण्य है। मर्टेक्पकेत डिकारणी सिवी तजीनिक एं पूर्व बेदबर मरण ओकार्यन सी क्षणण्टिर www.beindia.com, www.nseindia.com अबे बेयारी सी क्षेत्रगरिर www.uplin 'बे प्रैयक्षेय है।

P

ਵਰਧਮਾਨ ਪੋਲੀਟੈਕਸ ਲਿਮਟਿਡ

/1.040.52

2,229.10

ਮਿਤੀ 30 ਜੂਨ, 2022 ਨੂੰ ਖ਼ਤਮ ਹੋਏ ਤਿਮਾਹੀ ਦੇ ਸਟੈਂਡ ਅਣਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ

(L

ਰਜਿ. ਦਫ਼ਤਰ : ਵਰਧਮਾਨ ਪਾਰਕ, ਚੰਡੀਗੜ੍ਹ ਰੋਡ, ਲੁਧਿਆਣਾ- 141123, 18, 662990, ਫੈਕਸ : 0161-6629988, ਸੰਆਈਐਨ: L17122PB1980PLC004242 ਈਮੇਲ: secretarial@vpl.in, ਵੈਬਸਾਈਟ: www.vpl.in

ਸਟ ਡ ਤਿਮਾਹੀ ਖਾਤਮਾ 31.03.2022 (ਪਸ਼ਤਾਲੇ)

(676.87

(676.87

ਕਰਮਾਵਦ (ਆਲ.ਹਰਗਹਰ.com, ਆਲ.ਹਰਗਹਰ.com ਅਤੇ ਪਰੰਜ ਦੀ ਕਰਮਾਵਦ (ਆਲ.ਹਰ.com) ਤੇ ਰੂਪਰਥ ਹੈ। 2. ਮਿਡੀ 30 ਜੁਨ 2022 ਨੂੰ ਖਤਮ ਹੋਈ ਤਿਮਾਹੀ ਦੇ ਉਪਰੋਕਤ ਸਟੈਂਡਅਲੋਨ ਵਿੱਡੀ ਨਤੀਜੇ ਆਪਣੇ ਮੀਟਿੰਗ ਵਿਖੇ ਆ ਰਿਵਿਊ ਕੀਤੇ ਗਏ ਅਤੇ ਮਿਡੀ 12 ਅਗਸ਼ਤ 2022 ਨੂੰ ਹੋਈ ਬੋਰਡ ਆਫ਼ ਡਾਇਰੈਕਟਰਾਂ ਦੀ ਮੀਟਿੰਗ 'ਚ ਮੌਜੂਰ ਕੀਤੇ ਕੰਪਨੀ ਦੇ ਸਟੇਜ਼ੂਰੀ ਆਡੀਟਰਾਂ ਦੁਆਰਾ ਰਿਵਿਊ ਕੀਤੇ ਗਏ।

ਪਿੰਡ ਕਾਲੇਕੇ 'ਚ ਗਿੱਧਾ, ਬੋਲੀਆਂ ਪਾ ਕੇ ਮਨਾਇਆ ਤੀਆਂ ਦਾ ਮੇਲਾ

ਧਨੌਲਾ ਮੰਡੀ / 12 ਅਗਸਤ : ਨੇੜਲੇ ਪਿੰਡ ਕਾਲੇਕੇ 'ਚ ਪਿੰਡ ਦੀਆ ਲੜਕੀਆਂ, ਕੁੜੀਆਂ, ਬੱਚੀਆਂ, ਮਟਿਆਰਾਂ ਤੇ ਔਰਤਾਂ ਵੱਲੋਂ ਜਸਬੀਰ ਕੌਰ -ਦੀ ਅਗਵਾਈ 'ਚ ਇਕੱਠੀਆਂ ਹੋ ਕੇ ਤੀਆਂ ਦੇ ਤਿਉਹਾਰ ਨੂੰ ਮੁਹੱਲੇ ਚ ਮੇਲਾ ਲਗਾ ਕੇ ਮਨਾਇਆ। ਇਸ ਮੌਕੇ ਅਨੀਤਾ ਰਾਣੀ, ਅਮਨਦੀਪ ਕੌਰ, ਜਸਬੀਰ ਕੌਰ ਰਵਿੰਦਰ ਕੌਰ, ਸੁਖਪ੍ਰੀਤ ਕੌਰ, ਅਮਨਪ੍ਰੀਤ ਕੌਰ, ਮੀਨਾ ਰਾਣੀ,ਗੁਰਵਿੰਦਰ ਕੌਰ ਆਦਿ ਸਭ ਨੇ ਰਲ ਕੇ ਗਿੱਧਾ ਤੇ "ਤੈਨੂੰ ਤੀਆਂ ਸਭ ਨ de ਨ (ਗਪਾ ਤ ਤਨ੍ਹ ਤੀਆਂ, ਨੂੰ ਲੈਣ ਨਾ ਆਏ, ਬਹੁਤਿਆਂ ਭਰਾਵਾਂ ਵਾਲੀਏ" " ਤੈਨੂੰ ਵੀਰਾ ਦੁੱਧ ਦਾ ਛੋਨ੍ਹਾਂ, ਤੌਰ ਬੋਤੇ ਨੂੰ ਗੁਆਰੇ ਦੀਆਂ ਫਲੀਆਂ" "ਸੱਸੇ ਤੇਰੀ ਮਹਿੰ ਮਰਜੇ, ਮੇਰੇ ਵੀਰ ਨੂੰ ਸੁੱਕੀ ਖੇਡ ਪਾਈ" ਆਦਿ ਬੋਲੀਆਂ ਪਾਈਆਂ ਤੇ ਖੂਬ ਮੌਜ ਮਸਤੀ ਕੀਤੀ। ਇਸ ਲਗਾਏ ਗਏ ਉਪਰਾਲੇ ਉਤਸ਼ਾਹ ਦੋਣਾ ਲਈ ਰਾਜ਼ੀਵ ਕਮਾਰ ਸੋਟਾ, ਡਾ ਦੇਣ ਲਈ ਰਾਜੀਵ ਕਮਾਰ ਸ਼ੰਟਾ, ਡਾ ਜਸਪਾਲ ਸਿੰਘ, ਮੱਖਣ ਖਾਨ ਪ੍ਰਧਾਨ ਲੋਕ ਸੇਸਧਾਲ ਸਿੰਘ, ਸੋਖਣ ਖਾਨ ਪ੍ਰਧਾਨ ਲਕ ਸੇਵਾ ਕਲੱਬ ਕਾਲੇਕੇ, ਕੇਸ਼ਵ ਗਰਗ , ਮਨੀ ਮੋਹਿਤ, ਡਾ. ਹੈਪੀ, ਜੱਗੀ ਵੱਲੋਂ ਵਿਸੇਸ਼ ਯੋਗਦਾਨ ਤੇ ਸਹਿਯੋਗ ਰਿਹਾ। ਇਸ ਮੌਕੇ ਤੇ ਪਰਾਤਨ ਸੱਭਿਆਚਾਰਕ ਨੰ ਦਰਸਾਉਂਦੀਆਂ ਪੱਖੀਆਂ, ਫੁਲਕਾਰੀਆਂ,



ਦਿੱਤਾ ਗਿਆ ਸੀ ਤਾਂ ਜੋ ਇਨਾਂ

ਅੰਡਿਆਂ ਨੂੰ ਕੋਈ ਨੁਕਸਾਨ ਨਾ ਹੋਵੇ। ਇਨ੍ਹਾਂ ਐਡਿਆਂ ਦੇ ਨਿਕਲਣ ਲਈ

ਢੁਕੰਵਾਂ ਤਾਪਮਾਨ ਵੀ ਰੱਖਿਆ ਗਿਆ ਸੀ। ਉਸਨੇ ਅੱਗੇ ਦੱਸਿਆ ਕਿ ਅੱਜ

ਛੱਡੇ ਗਏ ਲੱਕੜ ਦੀਆਂ ਬੱਤਖਾਂ ਦੇ ਸਬ-ਬਾਲਗ ਚੂਚੇ ਪਹਿਲਾਂ ਹੀ 2 ਅਤੇ

1/2 ਮਹੀਨੇ ਦੇ ਹਨ ਅਤੇ ਖੱਲੀ

ਸਥਿਤੀ ਵਿੱਚ ਜਿਉਂਦੇ ਰਹਿਣ ਲਈ

ਚਰਖੇ, ਝੂਲੇ ਪੀਂਘਾਂ ਵੀ ਪਾਈਆਂ ਗਈਆਂ ਤੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ।

ਸੰਸਕਾਰ ਵੈਲੀ ਸਮਾਰਟ ਸਕੂਲ ਵੱਲੋਂ ਡੀਐਸਪੀ ਦਫ਼ਤਰ ਦਾ ਦੌਰਾ

ਰਾਜ ਖ਼ੁਰਮੀ ਭਵਾਨੀਗੜ੍ਹ/12 ਅਗਸਤ : ਇੱਥੇ ਸੰਸਕਾਰ ਵੈਲੀ ਸਮਾਰਟ ਸਕੂਲ ਵੱਲੋਂ ਡੀਐਸਪੀ ਦਫਤਰ ਭਵਾਨੀਗੜ੍ਹ ਵਿਖੇ ਵਿੱਦਿਅਕ ਯਾਤਰਾ ਦਾ ਆਯੋਜਨ ਕੀਤਾ ਵਿੱਦਿਅਕ ਯਾਤਰਾ ਦਾ ਆਯੋਜਨ ਕੀਤਾ ਗਿਆ। ਸਕੂਲ ਮੈਨੇਜਮੈਂਟ ਅਤੇ ਪ੍ਰਿਸੀਪਲ ਨੇ ਬਚਿਆਂ ਨੂੰ ਸਿੱਖਣ ਅਤੇ ਪਤਚੌਲ ਕਰਨ ਲਈ ਬਾਹਰ ਜਾਣ ਦਾ ਮੌਕਾ ਦਿੱਤਾ। 4ਵੀਂ ਤੋਂ 7ਵੀਂ ਜਮਾਤ ਦੇ ਕੁਝ ਚੁਣੇ ਹੋਏ ਵਿਦਿਆਰਥੀ ਸਟਾਫ ਸ੍ਰੀ ਯਸਦੀਪ ਅਤੇ ਸ਼ੀਮਤੀ ਪ੍ਰਾਂਜਲੀ ਦੇ ਨਾਲ ਨਵ-ਨਿਯੁਕਤ

ਡੀਐੱਸਪੀ ਸ੍ਰੀ ਮੋਹਿਤ ਅਗਰਵਾਲ ਨੂੰ ਮਿਲਣ ਲਈ ਡੀਐੱਸਪੀ ਦਫਤਰ ਗਏ। ਦਫਤਰ ਪਹੁੰਚਣ ਤੋਂ ਵਿਦਿਆਰਥੀਆਂ ਨੇ ਦਫਰ ਪਹੁੰਚਣ 'ਤੇ ਵਿਦਿਆਰਥੀਆਂ ਨੇ ਸ੍ਰੀ ਮੰਜ਼ਿਤ ਨੂੰ ਮਨਿਆਰੀਆਂ ਦੇ ਕੇ ਵਧਾਈ ਦਿੱਤੀ ਅਤੇ ਆਉਣ ਵਾਲੇ 75ਵੇਂ ਸੁਤੰਤਰਤਾ ਦਿਵਸ ਲਈ ਸੁਫ਼ਕਾਮਨਾਤ ਦਿੱਤੀਆਂ ਖ਼ੀਵਿਆਂ ਨੇ ਸ੍ਰੀ ਮਿੰਹਤ ਨਾਲ ਬਹੁਤ ਹੀ ਇਟਰਐਕਟਿਵ ਸੈਸਨ ਕੀਤਾ। ਵਿਦਿਆਰਥੀਆਂ ਨੇ ਉਸ ਇਨੀ ਛੋਟੀ ਉਮਰ ਵਿੱਚ ਉਸ ਦੀ ਕਾਮਯਾਬੀ ਦਾ ਰਾਜ ਪੁਛਿਆ। ਸ੍ਰੀ. ਮਹਿਤ ਨੇ ਗੱਲਬਾਤ ਦੌਰਾਨ

ਆਪਣੇ ਤਜਰਬਿਆਂ ਅਤੇ ਮੁਸਕਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਨੂੰ ਮਿਲ ਕੇ ਵਿਦਿਆਰਥੀ ਬਹੁਤ ਪਰਿਤ ਹੋਏ। ਰਵਾਨਾ ਹੋਣ ਤੋਂ ਪਹਿਲਾਂ ਕੁਝ ਤਸਵੀਰਾਂ ਖਿਚੀਆਂ ਗਈਆਂ ਅਤੇ ਮਹਿਤ ਅਤੇ ਮਹਿਲਾ ਅਧਿਕਾਰੀ ਨੂੰ ਪਿਆਰ ਦੇ ਬੂਟੇ ਭੇਟ ਕੀਤੇ ਗਏ। ਬੱਚੇ ਬਹੁਤ ਉਤਸਾਹਿਤ ਸਨ ਕਿਉਂਕਿ ਉਹ ਬਹੁਤ ਸਾਰੇ ਵਧੀਆ ਤਜਰਬੇ ਲੈ ਕੇ ਵਾਪਸ ਆਏ ਸਨ।

FINANCIAL EXPRESS

APEX CAPITAL AND FINANCE LIMITED (Formerly Apex Home Finance Limited)

CIN: L65910DL1985PLC021241

Regd. Office: L-3, Green Park Extension, New Delhi – 110016

Email: contact@apexfinancials.in; Website: www.apexfinancials.in; Tele-Fax: +91 11 40348775

■ =X1 IRACH (STO)= STANDA (ONELUNAUD) HED EINANCHALTRESULTS FOR THE QUARTER ENDED JUNE 30, 2022

SI.		Quarter Ended				
No.	PARTICULARS	30/06/2022 (Unaudited)	31/03/2022 (Audited)	30/06/2021 (Unaudited)	31/03/2022 (Audited)	
1	Total Income from operations	124.00	126.30	129.58	510.79	
2	Net Profit/(Loss) for the period (before Tax, Exceptional and/or Extraordinary items)	19.89	15.81	15.46	47.60	
3	Net Profit/(Loss) for the period before tax (after Exceptional and/or Extraordinary items)	19.89	15.81	15.46	47.60	
4	Net Profit/(Loss) for the period after tax (after Exceptional and/or Extraordinary items)	14.88	11.77	10.94	34.90	
5	Total Comprehensive Income for the period [Comprising Profit/(Loss) for the period (after tax) and Other Comprehensive Income (after tax)]	14.88	11.77	10.94	34.90	
6	Paid-up Equity Share Capital (Face Value of Rs. 10/- each)	592.00	592.00	592.00	592.00	
7	Reserves (excluding Revaluation Reserve) as shown in the Audited Balance Sheet of the previous year	-	-	-	1971.38	
8	Earnings Per Share (of Rs. 10/- each) (for continuing and discontinuing operations)					
- 8	Basic (Rs.)	0.25	0.20	0.18	0.59	
	Diluted (Rs.)	0.25	0.20	0.18	0.59	

The above un-audited financial results of the Company for the guarter ended June 30, 2022 have been reviewed and recommended by the Audit Committee in its meeting held on 12.08.2022 and thereafter approved and taken on record by the Board of Directors in its meeting held on 12.08.2022. The Statutory Auditors of the Company have carried out a Limited Review of the aforesaid financial results.

The above is an extract of the detailed format of quarterly financial results filed with BSE Limited under Regulation 33 of the SEBI (Listing Obligations and Disclosure Requirements) Regulations, 2015. The full format of the Unaudited financial results for the quarter ended June 30, 2022 are available on the Stock Exchange Website at www.bseindia.com and on the Company's Website at www.apexfinancials.in.

By the Order of the Board for Apex Capital and Finance Limited

(Shekhar Singh)

DIN: 0003956

Managing Director

APEX

S.

Date: 12.08.2022 Place: New Delhi

> ACTINFOCOM LIMITED CIN-L72200MH1982PLC175476

117, 1st Floor, V.Mall, Thakur Complex, Kandivali East, Mumbai 400101 Email: compliance@acirealty.co.in and aciinfocomltd@gmail.com Extract of Audited Financial Results for the 1th quarter June 30th, 2022 (Rs. in Lacs)

Sr.	Particulars		Quarter endec	3 5	Year Ended
No.		30.06.2022 Un-audited	31.03.2022 Audited	30.06.2021 Un-audited	31.03.2022 Audited
1	Revenue From Operation	9.50	30.64	11.08	61.58
2	Net Profit / Loss before Tax	1.92	(2.84)	5.99	5.49
3	Net Profit / (Loss) for the period after Tax	1.92	(4.26)	5.99	4.06
4	Total Comprehensive Income for the period [Comprising Profit / (Loss) for the period (after tax) and Other Comprehensive Income (after tax)]	_	_	_	_
5 6	Equity Share Capital Reserves (excluding Revaluation Reserve) as shown in the Audited Balance Sheet of the	1,104.91	1,104.91	1,104.91	1,104.91
7	previous year Earnings Per Share (of Rs. 1/- each) (for continuing and discontinued operations) -	-	566.09	-	566.09
	1. Basic:	0.00	(0.00)	0.01	0.00
8	2. Diluted:	0.00	(0.00)	0.01	0.00
8 Not	2. Diluted:			` ′	` '

1. The Statement of financial result has been prepared in accordance with the Indian Accounting Standards (Ind AS) prescribed under section 133 of the Companies Act, 2013, read with the relevant rules issued thereunder and the recognised accounting practices and policies to the extent applicable. The above text audited financial result has been duly approved by the Board of Directors Meeting held on

12th Aug, 2022. The company operates mainly one segment, accordingly there are no separate reportable segment as per Ind AS-108- Operating Segment.

Previous period's figures have been reclassified, wherever necessary, to correspond with those of the current period.

The outbreak of Covid-19 pandemic across the globe and in India has contributed to a significant decline and volatility in the global and indian market and slowdown in economic activities. Since company has mainly engaged to Provide Basic necessary items hence there is least impact of covid-19 pandemic.

Income Tax including deferred tax will be determined and provided for at the end of the financial year. Investors can view the Financial Results of the Company at the Company's website www.acirealty.co.in or at the websites of BSE(www.bseindia.com).

Fair valuation of Investments are done by the Managements of the company according to latest audited Fianacial Statements. FOR ACI INFOCOM LTD

Sd/-**Kushal Chand Jain**

Place : Mumbai Director Date :- 12/08/2022 DIN 03545081

WHITE ORGANIC RETAIL LIMITED (2) CIN: L01100MH2011PLC225123

Read. Off: Wing A. B & F. Unit No. 2001-2002, 20th Floor, Lotus Corporate Park, Near Jai Coach, Western Express Highway, Goregaon, Mumbai - 400063. Tel. No. 022 69218000 | Website: whiteorganics.co.in | E-mail: worl.cs@Suumaya.com

EXTRACT OF CONSOLIDATED UNAUDITED FINANCIAL **RESULTS FOR THE QUARTER ENDED JUNE 30, 2022** (Rs. In Lakhs)

Leggs:		Consolidated					
SI	Particulars	Q	Year Ended				
No.		Unaudited	Audited	Unaudited	Audited		
		30.06.2022	31.03.2022	30.06.2021	31.03.2022		
1	Total Income from Operations (Net)	13,769.68	402.02	641.44	7,716.63		
2	Net Profit for the period before tax and exceptional items	209.07	116.39	53.01	921.26		
3	Net Profit for the period before tax and after	Feb.90 FeB.	103980	5.0000	ROYA		
	exceptional items	209.07	116.39	53.01	921.26		
4	Net Profit for the period after tax and after						
	exceptional items	208.54	87.11	39.67	689.40		
5	Total Comprehensive Income for the period after tax	2012/00/04/11	Socratory.	2002-24-31	400 000 000		
	(Comprising Net Profit) for the Period after tax and						
88	other Comprehensive Income after tax	208.54	87.11	39.67	689.40		
6	Paid up Equity Share Capital (Face Value Rs.10/- each)*	3,272.40	3,272.40	3,272.40	3,272.40		
7	Other Equity		15		3,249.83		
8	Earnings per Share of Rs. 10/- each (in. Rs.)						
	Not Annualized**	Variety	11779474257	.0000.000	200070473		
	Basic	0.64	0.27	0.12	2.11		
	Diluted	0.64	0.27	0.12	2.11		

 The above unaudited financial results were reviewed by the Audit Committee and thereafter taken on record by the Board of Directors at its meeting held on August 11, 2022. The Statutory Auditors of the Company has carried limited review of the results pursuant to Regulation 33 of the SEBI (Listing Obligations and Disclosure Requirements) Regulations, 2015.

(2) This statement has been prepared in accordance with the companies (Indian Accounting Standards) Rules. 2015 (Ind AS) prescribed under section 133 of the companies Act, 2013 and other recognised accounting practices and policies to the extent applicable. *The Equity shares post issue of shares in the reporting quarter has been considered for calculating the Basic

EPS and Diluted EPS and the same has been used for preceeding quarters and year end. 4) **During the guarter the company has issued and alloted 2,18,16,000 shares of face value of Rs, 10 each as

bonus issue after capitalisation of Reserves vide passing of special resolution in meeting passed by postal ballot recorded on 02 April, 2022.

(5) Previous period's figures have been regrouped, wherever necessary, to conform to current period classification.

	Q	uarter Ende	ed	Year Ended	
Particulars	Unaudited	Audited	Unaudited	Audited	
	30.06.2022	31.03.2022	30.06.2021	31.03.2022	
Total Income from Operations (Net)	13,769.68	402.02	641.44	7,716.63	
Net Profit for the period before tax	209.07	116.86	53.01	921.72	
Net Profit for the period after tax	208.54	66.53	39.67	668.81	
Total Comprehensive Income for the period after tax (Comprising Net Profit for the Period after tax and other Comprehensive Income after tax)	208.54	66.53	39.67	668.81	

(7) The above is an extract of the format of Quarterly Unaudited Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Standalone and Consolidated Unaudited Financial Results are available on the Stock Exchange Website at www.bseindia.com and on the Company's website at whiteorganics.co.in By order of the Board of Directors

For White Organic Retail Limited

Ishita Gala - Managing Director

KIMIA BIOSCIENCES LIMITED

QUARTER ENDED

Regd. Office: Village Bhondsi, Tehsil Sohna, Dist. Gurgaon, Haryana - 122102 Phone: +91 9654746544, 9654206544, Email: compliance.kimia@gmail.com & info@kimiabiosciences.com Website: www.kimiabiosciences.com, CIN: L24239HR1993PLC032120 UNAUDITED FINANCIAL RESULTS FOR THE QUARTER ENDED JUNE 30, 2022

- 1	Particulars	- C	LU	I LAN LINDED	
S. No.		30-06-22 (Unaudited)	31-03-22 (Audited) [Refer Note 2]	30-06-21 (Unaudited)	31-03-22 (Audited)
	Revenue from Operations	3,658.48	2,988.06	3,086.91	12,490.09
H.	Other Income	45.25	21.90	17.39	93.22
III.	Total Income (I+II)	3,703.73	3,009.96	3,104.30	12,583.31
IV.	Expenses:		8393900033		
	a) Cost of materials consumed	2,865.58	2,371.54	2,082.20	9,603.31
	b) Change in inventories of finished goods and		500000000000	ACTION A	2750074800
	work-in-progress	(292.30)	(96.76)	50.21	(376.96)
	c) Employee benefits expenses	386.27	368.90	365.20	1,508.05
	d) Finance costs	83.07	105.44	78.23	364.08
	e) Depreciation and amortisation expense	79.72	75.39	65.21	294.10
	f) Other expenses	432.45	380.44	419.35	1,692.55
v: I	Total Expenses (IV)	3,554.79	3,204.95	3,060.40	13,085.13
۷ı	Profit/(loss) before tax (IV-V)	148.94	(194.99)	43.90	(501.82)
VII	Tax expenses:	100000000000000000000000000000000000000	23000000000	0.0000000	0.0000000000000000000000000000000000000
327	a) Current Tax	10,411	- 20		40
	b) Deferred Tax charge / (reversal)	38.72	(54.21)	12.12	(131.52)
VIII		110.22	(140.78)	31.78	(370.30)
X	Other Comprehensive Income				
Α.	Items that will not be reclassified to Profit or Loss (Net of Tax)				
	- Remeasurement of defined benefit plans		9.26	()	9.26
В.	Items that will be reclassified to Profit or Loss (Net of Tax)	4			*
X	Total Comprehensive Income for the period (VIII+IX)	110.22	(131.52)	31.78	(361.04)
XI	Paid up equity share capital (Face value of Rs.1 per	100 4000 24 040	3000000000000	11011010010	*************
	equity share)	473.13	473.13	473.13	473.13
XII	Other Equity	0.00			1,015.70
XIII	Earnings per equity share (not annualised)				
	Basic in Rs.	0.23	(0.30)	0.07	(0.78)
	Diluted in Rs.	0.23	(0.30)	0.07	(0.78)

The business activity of the Company falls within a single primary business segment viz 'Pharmaceuticals' and hence there is no other reportable segment as per Ind AS 108 'operating segments'

The figures for three months ended March 31,2022 are the balancing figure between audited figures in respect of the full financial year and published year to date figures up to the nine months of the previous financial year.

The figures for the previous periods have been regrouped/ rearranged, wherever considered necessary, to confirm current period classifications.

The above results have been reviewed by the Audit Committee and approved by the Board of Directors at their respective meetings held on August 12, 2022. FOR KIMIA BIOSCIENCES LIMITED

Vipul Goel Date: 12/08/2022 (Director) Place: New Delhi DIN - 00064274

Swadeshi Industries & Leasing Limited 72 Teli Pada, Kaneri, Bhiwandi, Thane - 421302 Email: compliance@swadeshiglobal.com STATEMENT OF LIN-ALIDITED FINANCIAL RESULTS FOR THE FIRST OLIARTER FNDED

Sr.	Particulars	(Quarter ended			
No.		30.06.2022 Un-audited	31.03.2022 Audited	30.06.2021 Un-audited	31.03.2022 Audited	
1	Revenue From Operation	(0.68)	21.06	1.00	37.03	
2	Net Profit / Loss before Tax	(7.17)	(53.67)	(1.77)	(86.84)	
3	Net Profit / (Loss) for the period after Tax	(7.17)	(53.67)	(1.77)	(86.84)	
4	Total Comprehensive Income for the period					
	[Comprising Profit / (Loss) for the period					
	(after tax) and Other Comprehensive Income					
	(after tax)]	-	-	-		
5	Equity Share Capital	1,081.80	1,081.80	1,081.80	1,081.80	
6	Reserves (excluding Revaluation Reserve) as shown					
	in the Audited Balance Sheet of the previous year	-	(272.37)	-	(272.37)	
7	Earnings Per Share (of Rs. 10/- each)					
	(for continuing and discontinued operations) -					
	1. Basic:	(0.07)	(0.50)	(0.02)	(0.80)	
8	2. Diluted:	(0.07)	(0.50)	(0.02)	(0.80)	

Notes

1) The Unaudited financial results for the guarter ended 30th June, 2022 have been reviewed by the Audit Committee and approved by the Board of Directors at their meeting held on 12th August, 2022. The Statutory Auditors of the Company have carried out a Limited Review of the aforesaid results. 2) The aforesaid unaudited financial results for the quarter ended 30th June ,2022 has been prepared in

accordance with Companies (Indian Accounting Standard) Rule, 2015 as prescribed under Section 133 of the Companies Act, 2013 read with relevant rules issued thereunder and in terms of Regulation 33 and Regulation 52 of SEBI (Listing Obligation and disclosure Requirements) Regulations, 2015, as amended. The Management is continuously and closely monitoring the developments and possible effects that may result from the current pandemic on its financial condition, liquidity and operations and is actively working to minimize the impact of this unprecedented situation. As the situation is still continuously evolving, the eventual impact may be different from the estimates made as of the date of approval of these financia

results. 4) The figures for the guarter ended March 31, 2022 represent the difference between the audited figures in respect of full financial year and the published figures of nine months ended December 31, 2021 respectively. 5) The Company is primarly engaged in the 'Textile Business' business and all other activites revolving around

the same. As such there is no other separate reportable segment as defined by IND AS 108 - "Operating 6) The figures for the previous period have been regrouped, rearranged and reclassified, wherever necessary

By order of the Board of Directors For Swadeshi Industries & Leasing Ltd

Gauray Jain Place: Mumbai **Managing Director**

≡ρIL

ORGANICS

Date: 12th August, 2022

Pipeline Infrastructure Limited

Thane, Maharashtra - 400706, India.

CIN: U60300MH2018PLC308292 Registered Office: Seawoods Grand Central, Tower-1, 3rd Level, C Wing - 301 to 304, Sector 40, Seawoods Railway Station, Navi Mumbai,

DIN: 06794973

Phone: 022-3501 8000, Email: compliance@pipelineinfra.com, Website: www.pipelineinfra.com EXTRACT OF FINANCIAL RESULTS FOR THE QUARTER ENDED JUNE 30, 2022

Sr. No.	Particulars	Quarter ended	Year ended	
		June 30, 2022	March 31, 2022	
		Unaudited	Audited	
1	Total Income from Operations	714.92	2,630.53	
2	Net Profit / (Loss) for the period			
	(before Tax, Exceptional and/or Extraordinary items)*	343.10	(30.53)	
3	Net Profit / (Loss) for the period before tax			
	(after Exceptional and/or Extraordinary items)	343.10	(30.53)	
4	Net Profit / (Loss) for the period after tax			
	(after Exceptional and/or Extraordinary items)	343.10	(30.53)	
5	Total Comprehensive Income [Comprising Profit / (Loss)			
	(after tax) and Other Comprehensive Income (after tax)]	343.13	(30.41)	
6	Paid-up Equity Share Capital	50.00	50.00	
7	Reserves (excluding Revaluation Reserve)	-	(177.59)	
8	Net Worth	215.15	(127.95)	
9	Paid up Debt Capital / Outstanding Debt	13,034.13	13,422.62	
10	Outstanding Redeemable Preference Shares (Refer Note 3)			
11	Debt Equity Ratio (times) (Refer Note 4)	60.58	-	
12	Earning per Equity Share of face value of Rs. 10/- each			
	- Basic (in Rupees)	52.18	(4.64)	
	- Diluted (in Rupees)	52.18	(4.64)	
13	Debenture Redemption Reserve (Refer Note 5)	-	-	
14	Debt Service Coverage Ratio	1.53	1.35	
15	Interest Service Coverage Ratio	2.16	0.97	
	ludes fair value gain on Non-Convertible Debentures measured		gh profit o	

of Rs. 284.01 Crore for quarter ended June 30, 2022 and Rs.37.48 Crore for the year ended March 31, 2022.

1 Above Un-audited financial results for the quarter ended June 30, 2022 ("Financial Results") have been

reviewed by the Audit Committee and subsequently approved by the Board of Directors at their respective

meetings held on August 12, 2022. 2 The above is an extract of the detailed format of Financial Results filed with BSE Limited ("Stock Exchange") under Regulation 52 of the SEBI (Listing Obligations and Disclosure Requirements) Regulations, 2015 ("SEBI Listing Regulations"). The full format of Financial Results is available on the website of the Stock Exchange i.e. www.bseindia.com and on the website of the Company at www.pipelineinfra.com.

3 Details of Outstanding Redeemable Preference Shares (RPS) **Particulars** As at June 30, 2022 As at March 31, 2022 No. of RPS No. of RPS Amount Amount (Rs. in Crore) (Rs. in Crore) 0% Redeemable Preference Shares 5,00,00,000 50.00 5,00,00,000 50.00

4 As the Debt- Equity ratio is less than zero, the ratio is shown as Nil

the corresponding quarter ended June 30, 2021 in the Financial Results.

5 Debenture Redemption Reserve (DRR) is not required to be created due to absence of profits available for payment of dividend. The Company has accumulated losses as at June 30, 2022

6 For the other line items referred in Regulation 52(4) of the SEBI Listing Regulations, the pertinen disclosures have been made to the Stock Exchange and can be accessed on the website of the Stock Exchange i.e. www.bseindia.com and on the website of the Company at www.pipelineinfra.com. 7 This extract of Financial Results has been prepared in accordance with the requirement of Regulation 52 of SEBI Listing Regulations, read with Chapter I of Operational Circular bearing reference no. SEBI

HO/DDHS/DDHS Div1/P/CIR/2022/0000000103 dated July 29, 2022 (earlier SEBI circular No SEBI/HO/ DDHS/CIR/2021/0000000637 dated October 5,2021) ("Circular"). 8 The Company has availed relaxation provided by SEBI vide its Circular and not shown the column for

> For Pipeline Infrastructure Limited Akhil Mehrotra

Managing Director and Chief Executive Officer DIN: 07197901 RITCO

RITCO LOGISTICS LIMITED

508, 5th Floor, Jvoti Shikhar Tower, District Centre Janakpuri, New Delhi - 110058 Corporate Identity Number: L60221DL2001PLC112167 STATEMENT OF UNAUDITED FINANCIAL RESULTS FOR THE QUARTER ENDED JUNE 30, 2022.

(in lakhs except EPS)

Particulars	Quarter ended			Year	ended
18-28-24/R	30-06-22	31-03-22	30.06.21	31-03-22	31-03-21
Total income from Operations	16,794.65	17,411.29	11,411.65	59,329.04	47,384.26
Net Profit/(Loss) for the Period (Before Tax, Exceptional and/or Extraordinary items#)	725.65	774.86	276.82	2220.10	811.11
Net Profit/(Loss) for the Period Before Tax (After Exceptional and/or Extraordinary items#)	725.65	774.86	276.82	2220.10	811.11
Net Profit/(Loss) for the Period After Tax (After Exceptional and/or Extraordinary items#)	564.19	587.03	206.20	1,627.78	604.90
Total Comprehensive Income for the period [Comprising Profit/(Loss) for the period (After tax) and other comprehensive Income (After Tax)]	572.25	592.71	208.80	1,644.33	617.56
Reserve (excluding Revaluation reserve) as shown in the Audited balance sheet of the previous year					
Earning per Share (of 10/- each) (1) Basic (2) Diluted	2.31 2.31	2.40 2.40	0.84 0.84	6.65 6.65	2.47 2.47
	Total income from Operations Net Profit/(Loss) for the Period (Before Tax, Exceptional and/or Extraordinary items#) Net Profit/(Loss) for the Period Before Tax (After Exceptional and/or Extraordinary items#) Net Profit/(Loss) for the Period After Tax (After Exceptional and/or Extraordinary items#) Total Comprehensive Income for the period [Comprising Profit/(Loss) for the period (After tax) and other comprehensive Income (After Tax)] Reserve (excluding Revaluation reserve) as shown in the Audited balance sheet of the previous year Earning per Share (of 10/- each) (1) Basic	Total income from Operations Net Profit/(Loss) for the Period (Before Tax, Exceptional and/or Extraordinary items#) Net Profit/(Loss) for the Period Before Tax (After Exceptional and/or Extraordinary items#) Net Profit/(Loss) for the Period After Tax (After Exceptional and/or Extraordinary items#) Total Comprehensive Income for the period [Comprising Profit/(Loss) for the period (After tax) and other comprehensive Income (After Tax)] Reserve (excluding Revaluation reserve) as shown in the Audited balance sheet of the previous year Earning per Share (of 10/- each) (1) Basic 2.31 2.31	Total income from Operations 16,794.65 17,411.29 Net Profit/(Loss) for the Period (Before Tax, Exceptional and/or Extraordinary items#) Net Profit/(Loss) for the Period Before Tax (After Exceptional and/or Extraordinary items#) Net Profit/(Loss) for the Period After Tax (After Exceptional and/or Extraordinary items#) Total Comprehensive Income for the period [Comprising Profit/(Loss) for the period (After tax) and other comprehensive Income (After Tax)] Reserve (excluding Revaluation reserve) as shown in the Audited balance sheet of the previous year Earning per Share (of 10/- each) (1) Basic 2.31 2.40 2.40	Total income from Operations 16,794.65 17,411.29 11,411.65 Net Profit/(Loss) for the Period (Before Tax, Exceptional and/or Extraordinary items#) 725.65 774.86 276.82 Net Profit/(Loss) for the Period Before Tax (After Exceptional and/or Extraordinary items#) Net Profit/(Loss) for the Period After Tax (After Exceptional and/or Extraordinary items#) Net Profit/(Loss) for the Period After Tax (After Exceptional and/or Extraordinary items#) Total Comprehensive Income for the period [Comprising Profit/(Loss) for the period (After tax) and other comprehensive Income (After Tax)] Reserve (excluding Revaluation reserve) as shown in the Audited balance sheet of the previous year Earning per Share (of 10/- each) (1) Basic 2.31 2.40 0.84 (2.31 2.40 0.84	30-06-22 31-03-22 30.06.21 31-03-22 Total income from Operations 16,794.65 17,411.29 11,411.65 59,329.04 Net Profit/(Loss) for the Period (Before Tax, Exceptional and/or Extraordinary items#) 725.65 774.86 276.82 2220.10 Net Profit/(Loss) for the Period Before Tax (After Exceptional and/or Extraordinary items#) 725.65 774.86 276.82 2220.10 Net Profit/(Loss) for the Period After Tax (After Exceptional and/or Extraordinary items#) 564.19 587.03 206.20 1,627.78 Total Comprehensive Income for the period [Comprising Profit/(Loss) for the period (After tax) and other comprehensive Income (After Tax)] 572.25 592.71 208.80 1,644.33 Reserve (excluding Revaluation reserve) as shown in the Audited balance sheet of the previous year 2.31 2.40 0.84 6.65 6.65 (1) Basic 2.31 2.40 0.84 6.65 6.65

1. The above unaudited financial results have been reviewd by the Audit Committee and approved by the Board Directors at their respective meetings held on 12th August, 2022 The above is an extract of the detailed format of financial result filed with the stock exchanges under regulation 33 of the SEBI

(Listing obligations and disclosure requirement) regulations, 2015, for the quarter and year ended 30th June, 2022. The full format of the quarterly and year ended financial results are available on the websites of the stock exchanges at www.nseindia.com and www.bseindia.com # Exceptional and/or extra ordinary items adjusted in the statement of Profit and Loss in accordance with IND-AS rules/AS rules,

whichever is applicable.

Place :- Delhi Date:- 12.08.2022 On behalf of Board of Directors

Man Mohan Pal Singh Chadha Chairman Cum Director

VARDHMAN POLYTEX LIMITED

Regd. Office: Vardhman Park, Chandigarh Road, Ludhiana-141123, Phones: 0161-6629888, 6629990, Fax: 0161-6629988, CIN: L17122PB1980PLC004242, Email: secretarial@vpl.in, Website: www.vpl.in EXTRACT OF STANDALONE UNAUDITED FINANCIAL RESULTS FOR THE

QUARTER ENDED JUNE 30, 2022

(₹ in Lakh) Standalone Particulars Quarter ended Quarter ended Quarter ended Year ended 30.06.2022 31.03.2022 30.06.2021 31.03.2022 (Unaudited) (Audited) (Unaudited) (Audited) Total income from operations (Net) 26,047.49 27,866.84 19,211.34 93,167.07 Net Profit / (Loss) from Operational activities (1,040.52)(676.87)(44.76)(1,555.55)but before tax Exceptional items : Income/(loss) Net Profit / (Loss) before tax and after (1,040.52)(676.87)(44.76)(1,555.55) Exceptional items Net Profit / (Loss) after tax and after (1,040.52)(676.87)(44.76)(1,555.55)Exceptional items Other comprehensive income/ (loss), net of taxes (3.78)(15.27)30.73 (15.11)Net Profit / (Loss) for the period after tax and (1,044.30)(646.14)(60.03)(1,570.66)after Exceptional Items (including other Comprehensive income/(loss1) 8 Equity share capital 2,229.10 2,229.10 2,229.10 2,229.10 (38,585.10) Reserves (excluding Revaluation Reserve) (38,585.10) 10 Earnings Per Share (before exceptional items) (of Rs. 10/- each) Basic (In Rs.) (6.98)(4.67)(3.04)(0.20)Diluted (In Rs.) (4.67)(3.04)(0.20)(6.98)Earnings Per Share (after exceptional items) (of Rs. 10/- each) Basic (In Rs.) (4.67)(3.04)(6.98)(0.20)

Notes:

1 The above is an extract of the detailed format of Standalone Quarterly ended Financial Results filed with the Stock Exchanges under Regulation 33 of the SEBI (Listing and Other Disclosure Requirements) Regulation, 2015. The full format of the Standalone Quarterly ended Financial Results are available on the Stock Exchanges websites www.bseindia.com, www.nseindia.com and on company's website www.vpl.in. The above Standalone Financial results for the Quarter ended Jun 30,2022 have been reviewed by the Audit Committee in its

(4.67)

(3.04)

meeting and approved by the Board of Directors in its meeting held on August 12,2022. These results have been reviewed by Statutory Auditors of the Company. For Vardhman Polytex Ltd.

EXTRACT OF CONSOLIDATED UNAUDITED FINANCIAL RESULTS FOR THE QUARTER ENDED JUNE 30, 2022

(Adish Oswal)

(0.20)

(6.98)

Dated: 12.08.2022

Total Income from Operations

Place: Mumbai

Date: 12 August 2022

New Delhi

Place: Ludhiana

Diluted (In Rs.)

Chairman & Managing Director DIN: 00009710



IRIS Business Services Limited Reg. Off: T-231, Tower 2, 3rd Floor, International Infotech Park, Vashi - 400 703. Maharashtra. India. Tel: +91 22 67231000. Fax: +91 22 2781 4434. Email: cs@irisbusiness.com, Website: www.irisbusiness.com CIN: L72900MH2000PLC128943

(₹ in Lakhs) **Particulars** 30.06.2022 30.06.2022 31.03.2022 (Unaudited) (Audited) (Unaudited) Total Income from Operations (Net) 1664.48 1210.81 6127.23 2 Net Profit/(Loss) for the period (before tax, (100.73)162.62 81.84 Exceptional and /or Extraordinary items) Net Profit/(Loss) for the period before tax (after 81.84 (100.73)162.62 Exceptional and /or Extraordinary items) 4 Net Profit/(Loss) for the period after tax (after 65.84 (100.73)100.51 Exceptional and /or Extraordinary items) Total comprehensive income for the period {comprising profit / (loss) for the period (after 69.17 (102.25)48.13 tax) and other Comprehensive Income (after tax) **Equity Share Capital** 1921.82 Reserves (excluding Revaluation Reserves) as 807.14 shown in the Balance Sheet of the Previous Year 8 Earnings Per Equity Share of Rs.10/- each ₹ Basic (^ - not annualised) $(0.53)^{\wedge}$ 0.52 0.36^ $(0.53)^{\wedge}$ 0.52 ₹ Diluted (^ - not annualised) 0.36^ Key information on Standalone Financial results (₹ in Lakhs) Year Ended Quarter Ended | Quarter Ended **Particulars** 30.06.2021 30.06.2021 31.03.2022 (Unaudited) (Unaudited) (Audited)

71.47 (92.42)128.57 Profit before Tax Profit After Tax 55.47 (92.42)67.57 (92.72)61.11 Total Comprehensive Income 17.69 **Notes:** 1. The above consolidated financial results for the quarter ended June 30, 2022 were reviewed and

1524.18

recommended by the Audit committee of the Board and approved by the Board of Directors at its meeting held 2. The Board of Directors of the Company, at its meeting held on January 29, 2022, has agreed to raise funds up

to Rs 3200.00 lakhs by way of offer and issue of equity shares to the existing shareholders of the Company on a rights basis (Rights Issue). Towards this, the Board has constituted a Rights Issue Committee ('RIC') of Directors and has authorised the Committee to determine the terms of the Rights Issue including the quantum of issue, rights entitlement ratio, issue price, issue size, book closure or record date, entitlement timing of the issue, etc., in consultation with the Lead Manager. The RIC at its meeting held on 11th August 2022 accorded to issue up to 19,21,816 equity shares to the existing shareholders of the Company on a rights basis and approved the Draft Letter of Offer for submission to Stock exchange(s) for In-Principle approval.

3. The above is an extract of the detailed format of Quarterly Financial results filed with Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Standalone and Consolidated Financial Results for the quarter ended June 30, 2022 are available on stock exchange websites at www.nseindia.com and www.bseindia.com and on Company's website at www.irisbusiness.com.

> By order of the Board For IRIS Business Services Limited K. Balachandran DIN: 00080055 **Whole Time Director & CFO**

1113.06

5615.15

financialexp.epap.in

Place : Mumbai

Date : August 11, 2022



DIN: 07165038



Date: August 12, 2022

Place: Navi Mumbai